

ਧਨਾਸਰੀ ਮਹਲਾ ੫ ॥

Dhanaasree mehlāa 5.
Dhanaasaree, Fifth Mehl:

ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥

jis kaa tan man Dhan sabh tis kaa so-ee sugharh sujaanee.
Body, mind, wealth and everything belong to Him; He alone
is all-wise and all-knowing.

ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥

tin hee suni-aa dukh sukh mayraa ta-o biDh neekie
khataanee. ||1||

He listens to my pains and pleasures, and then my
condition improves. ||1||

ਜੀਅ ਕੀ ਏਕੈ ਹੀ ਪਹਿ ਮਾਨੀ ॥

jee-a kee aykai hee peh maanee.

My soul is satisfied with the One Lord alone.

ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥

avar jatan kar rahay bahutayray tin til nahee keemat
jaanee. rahaa-o.

People make all sorts of other efforts, but they have no
value at all. ||Pause||

ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥

amrit naam nirmolak heeraa gur deeno mantanee.
The Ambrosial Naam, the Name of the Lord, is a priceless
jewel. The Guru has given me this advice.

ਡਿਗੈ ਨ ਡੋਲੈ ਦਿ੍ਰੁਤੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥

digai na dolai darirh kar rahi-o pooran ho-ay triptanee.
||2||

It cannot be lost, and it cannot be shaken off; it remains
steady, and I am perfectly satisfied with it. ||2||

ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥

o-ay jo beech ham tum kachh hotay tin kee baat bilaanee.
Those things which tore me away from You, Lord, are now
gone.

ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥

alankaar mil thailee ho-ee hai taa tay kanik vakhaanee.
||3||

When golden ornaments are melted down into a lump, they
are still said to be gold. ||3||

ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥

pargati-o jot sahj sukh sobhaa baajay anhat baanee.
The Divine Light has illuminated me, and I am filled with
celestial peace and glory; the unstruck melody of the Lord's
Bani resounds within me.

ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥੪॥੫॥

kaho naanak nihchal ghar baaDhi-o gur kee-o banDhaanee.
||4||5||

Says Nanak, I have built my eternal home; the Guru has
constructed it for me. ||4||5||